

13 ਫਰਵਰੀ, 2018

ਬ੍ਰੈਂਪਟਨ ਟ੍ਰਾਂਜ਼ਿਟ ਨੇ 2017 ਵਿੱਚ ਬੇਮਿਸਾਲ ਵਾਧਾ ਦੇਖਿਆ

ਬ੍ਰੈਂਪਟਨ, ਓਨਟਾਰੀਓ – ਬ੍ਰੈਂਪਟਨ ਟ੍ਰਾਂਜ਼ਿਟ (Brampton Transit) ਨੂੰ 2017 ਵਿੱਚ 18 ਪ੍ਰਤੀਸ਼ਤ ਦੇ ਬੇਮਿਸਾਲ ਵਾਧੇ ਨਾਲ ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਦੇ ਪ੍ਰਦਾਤਾਵਾਂ ਵਿੱਚੋਂ ਇੱਕ ਦੇ ਤੌਰ 'ਤੇ ਮਾਨਤਾ ਦਿੱਤੀ ਗਈ ਹੈ।

ਇਸ ਰਾਈਡਰਸ਼ਿਪ ਵਿੱਚੋਂ ਅੰਦਾਜ਼ਨ ਅੱਧਾ ਵਾਧਾ ਸ਼ਹਿਰ ਦੇ ਸਥਾਨਕ ਅਤੇ ਜ਼ੂਮ (Züm) ਦੇਵੇਂ ਰੂਟਾਂ 'ਤੇ, ਜ਼ੂਮ (Züm) ਕੇਰੀਡੋਰਾਂ; ਕਵੀਨ ਸਟ੍ਰੀਟ (Queen Street), ਮੇਨ ਸਟ੍ਰੀਟ (Main Street), ਸਟੀਲਸ ਐਵੇਨਿਊ (Steeles Avenue) ਅਤੇ ਬੋਵੈਅਰਡ ਡ੍ਰਾਈਵ (Bovaird Drive) ਨਾਲ ਹੋਇਆ ਹੈ।

ਗਾਹਕਾਂ ਅਤੇ ਸਟਾਫ਼ ਦੇ ਫੀਡਬੈਕ ਰਾਹੀਂ, ਬ੍ਰੈਂਪਟਨ ਟ੍ਰਾਂਜ਼ਿਟ ਲਗਾਤਾਰ ਸੇਵਾ ਨੂੰ ਬਿਹਤਰ ਬਣਾਉਣ ਲਈ ਕੰਮ ਕਰ ਰਿਹਾ ਹੈ। 2017 ਵਿੱਚ, ਇਸਦੀਆਂ ਸਵਾਰੀਆਂ ਦੀ ਮੰਗ ਨੂੰ ਪੂਰਾ ਕਰਨ ਲਈ; ਨਵੇਂ ਰਿਹਾਇਸ਼ੀ ਅਤੇ ਆਰਥਿਕ ਵਿਕਾਸ ਦਾ ਸਮਰਥਨ ਕਰਦੇ ਹੋਏ, ਲਗਭਗ 36,000 ਘੰਟੇ ਵਧਾਏ ਗਏ ਸਨ। ਇਸਤੋਂ ਇਲਾਵਾ, ਜ਼ੂਮ (Züm) ਸੇਵਾਵਾਂ ਬ੍ਰੈਂਪਟਨ ਦੇ ਬਾਹਰ ਚੱਲਦੀਆਂ ਹਨ ਅਤੇ/ਜਾਂ ਗੋ ਟ੍ਰਾਂਜ਼ਿਟ (GO Transit) ਅਤੇ ਹੋਰ ਜੀ.ਟੀ.ਐਚ.ਏ. (GTHA) ਟ੍ਰਾਂਜ਼ਿਟ ਏਜੰਸੀਆਂ ਨਾਲ ਜੁੜਦੀ ਹੈ, ਜਿਵੇਂ ਕਿ ਟੀ.ਟੀ.ਸੀ. (TTC), ਯੋਰਕ ਰੀਜਨ (York Region)/ਵੀ.ਆਈ.ਵੀ.ਏ. (VIVA) ਅਤੇ ਮਾਈਵੇ (MiWay)। ਇਹ ਕਨੈਕਸ਼ਨ ਖੇਤਰੀ ਕਨੈਕਟੀਵਿਟੀ ਨੂੰ ਵਧਾਉਂਦੇ ਹੋਏ, ਸਵਾਰੀਆਂ ਨੂੰ ਨੇੜਲੀਆਂ ਮਿਊਨਿਸਿਪਲਟੀਜ਼ ਵਿੱਚ ਨਿਰਵਿਘਨ ਯਾਤਰਾ ਕਰਨ ਦੇ ਕਈ ਵਿਕਲਪ ਮੁਹੱਈਆ ਕਰਦੇ ਹਨ।

ਬ੍ਰੈਂਪਟਨ ਦੀ ਜਵਾਨ ਅਤੇ ਵੰਨ-ਸੁਵੰਨੀ ਅਬਾਦੀ ਅਤੇ ਸਮੁੱਚੀ ਅਬਾਦੀ ਦਾ ਵਿਕਾਸ ਵੀ ਉੱਚ ਰਾਈਡਰਸ਼ਿਪ ਨੂੰ ਸਮਰਥਨ ਦੇ ਰਿਹਾ ਹੈ। ਲਗਭਗ 40 ਲੇਕ ਰੇਜ਼ਨਾ ਬ੍ਰੈਂਪਟਨ ਵਿੱਚ ਆਉਂਦੇ ਹਨ, ਅਤੇ ਸਟੈਟਿਸਟਿਕਸ ਕੈਨੇਡਾ (Statistics Canada) ਵੱਲੋਂ ਜਾਰੀ ਕੀਤੇ 2016 ਦੇ ਜਨਸੰਖਿਆ ਡੇਟੇ ਦੇ ਮੁਤਾਬਕ, 593,000 ਦੀ ਅਬਾਦੀ ਵਿੱਚੋਂ ਅੱਧੇ ਤੋਂ ਵੱਧ 24 ਸਾਲ ਤੋਂ ਘੱਟ ਉਮਰ ਦੇ ਹਨ, ਅਤੇ 52 ਪ੍ਰਤੀਸ਼ਤ ਦਾ ਜਨਮ ਕੈਨੇਡਾ ਦੇ ਬਾਹਰ ਹੋਇਆ ਸੀ।

ਹਵਾਲੇ:

“ਮੇਰੇ ਵਿਚਾਰ ਵਿੱਚ ਬ੍ਰੈਂਪਟਨ, ਜੋ ਕਿ ਕੈਨੇਡਾ ਦੇ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਹੈ, ਦੇ ਨਿਵਾਸੀ ਇੱਕ ਚੰਗੀ ਤਰ੍ਹਾਂ ਜੁੜਿਆ ਹੋਇਆ ਨੈੱਟਵਰਕ ਅਤੇ ਸਭ ਤੋਂ ਨਵੀਂ ਟੈਕਨਾਲੋਜੀ ਵਾਲੀਆਂ ਵਧੀਆ ਟ੍ਰਾਂਜ਼ਿਟ ਸੇਵਾਵਾਂ ਦੇ ਹੱਕਦਾਰ ਹਨ। ਅਸੀਂ ਜਨਤਕ ਟ੍ਰਾਂਜ਼ਿਟ ਵਿੱਚ ਖ਼ਾਸ ਤੌਰ 'ਤੇ ਨਿਵੇਸ਼ ਕੀਤਾ ਹੈ। ਸਤੰਬਰ ਵਿੱਚ ਸ਼ੁਰੂ ਹੋਣ ਵਾਲੀ ਏਅਰਪੋਰਟ ਰੋਡ ਜ਼ੂਮ (Airport Road Züm) ਸੇਵਾ ਦਾ ਵਾਧਾ ਇੱਕ ਹਾਲੀਆ ਉਦਾਹਰਨ ਹੈ। ਅਸੀਂ ਸਾਡੇ ਸ਼ਹਿਰ ਦੀਆਂ ਟ੍ਰਾਂਜ਼ਿਟ ਸਬੰਧੀ ਵਧਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਲਗਾਤਾਰ ਨਿਵੇਸ਼ ਅਤੇ ਸਖ਼ਤ ਮਿਹਨਤ ਕਰਾਂਗੇ।”

- ਮੇਅਰ ਲਿੰਡਾ ਜੈਫਰੀ (Linda Jeffrey)

“ਸਾਡੇ ਗਾਹਕਾਂ ਦੀਆਂ ਲੋੜਾਂ ਨੂੰ ਪੂਰਾ ਕਰਨਾ ਸਾਡੀ ਮੁੱਖ ਤਰਜੀਹ ਹੈ ਅਤੇ ਸਾਡੀ ਧਿਆਨ ਸਾਨਦਾਰ ਟ੍ਰਾਂਜ਼ਿਟ ਸੇਵਾਵਾਂ ਮੁਹੱਈਆ ਕਰਨ 'ਤੇ ਕੇਂਦਰਿਤ ਹੈ। ਇਸ ਸਾਲ, ਅਸੀਂ ਸਾਡੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ 65,000 ਸੇਵਾ ਘੰਟੇ ਸ਼ਾਮਲ ਕਰਾਂਗੇ ਅਤੇ ਅਸੀਂ ਸਾਡੇ ਤੀਬਰ ਵਾਧੇ ਨੂੰ ਸਹਿਯੋਗ ਦੇਣ ਲਈ ਮਿਹਨਤ ਨਾਲ ਕੰਮ ਕਰਾਂਗੇ। ਸਾਨੂੰ ਬ੍ਰੈਂਪਟਨ ਨਿਵਾਸੀਆਂ ਦੇ ਰੇਜ਼ਨਾ ਜੀਵਨ ਦਾ ਹਿੱਸਾ ਹੋਣ 'ਤੇ ਮਾਣ ਹੈ।”

- ਅਲੇਕਸ ਮਿਲੋਜੇਵਿਚ (Alex Milojevic), ਜਨਰਲ ਮੈਨੇਜਰ, ਬ੍ਰੈਂਪਟਨ ਟ੍ਰਾਂਜ਼ਿਟ

ਬ੍ਰੈਂਪਟਨ ਵੱਡਾ ਸੋਚ ਰਿਹਾ ਹੈ। ਅਸੀਂ ਪੂਰੀ ਇਕਾਗਰਤਾ ਦੇ ਨਾਲ ਭਵਿੱਖ ਲਈ ਤਿਆਰ ਸੰਗਠਨ ਹਾਂ। ਅਸੀਂ ਜਾਣਦੇ ਹਾਂ ਕਿ ਸਾਡੇ ਭਾਈਚਾਰੇ ਵਿੱਚ ਵਾਧਾ, ਨੌਜਵਾਨ ਅਤੇ ਵਿਵਿਧਤਾ ਸਾਨੂੰ ਵੱਖਰਾ ਬਣਾਉਂਦੇ ਹਨ। ਨਿਵੇਸ਼ ਨੂੰ ਉਤਸ਼ਾਹਿਤ ਕਰਦੇ ਹੋਏ ਅਤੇ ਆਪਣੀ ਵਿਸ਼ਵ-ਵਿਆਪੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਕੈਨੇਡਾ ਦੇ ਨਵੀਨਤਾਕਾਰੀ ਸੁਪਰ ਲਾਂਘੇ ਦੇ ਕੇਂਦਰ ਵਿੱਚ ਸਥਿਤ ਹਾਂ। ਅਸੀਂ ਜੋਸ਼ੀਲੇ ਸ਼ਹਿਰੀ ਕੇਂਦਰਾਂ ਦਾ ਨਿਰਮਾਣ ਕਰ ਰਹੇ ਹਾਂ ਜੋ ਮੌਕੇ ਪੈਦਾ ਕਰਦੇ ਹਨ ਅਤੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਵਿੱਚ ਮਾਣ ਭਰਦੇ ਹਨ। ਅਜਿਹਾ ਜੁੜਿਆ ਹੋਇਆ ਸ਼ਹਿਰ ਬਣਨ ਲਈ ਬ੍ਰੈਂਪਟਨ ਨੂੰ ਅੱਗੇ ਲਿਜਾ ਰਹੇ ਹਾਂ, ਜੋ ਸਭ ਨੂੰ ਸ਼ਾਮਲ ਕਰਨ ਵਾਲਾ, ਬੇਬਾਕ ਅਤੇ ਨਵੀਨਤਾਕਾਰੀ ਹੋਵੇ। ਸਾਨੂੰ [Twitter](#) ਅਤੇ [Facebook](#) 'ਤੇ ਫਾਲੋ ਕਰੋ। www.brampton.ca 'ਤੇ ਹੋਰ ਜਾਣੋ।

ਮੀਡੀਆ ਸੰਪਰਕ

ਨੈਟਲੀ ਸਟੋਗਡਿਲ (Natalie Stogdill)

ਮੀਡੀਆ ਕੋਆਰਡੀਨੇਟ

ਸਿਟੀ ਆਫ ਬ੍ਰੈਂਪਟਨ

905.874.3654 | natalie.stogdill@brampton.ca